

ਤੁਰੰਤ ਰਿਲੀਜ਼ ਲਈ

ਨਵੇਂ ਏਟੋਬੀਕੋ ਕ੍ਰੀਕ ਰੇਕ੍ਰੀਏਸ਼ਨਲ ਟ੍ਰੇਲ ਇੰਟਰਰੀਜਨਲ ਕਨੈਕਸ਼ਨ ਦੀ ਪੜਚੋਲ ਕਰੋ!

ਬ੍ਰੈਂਪਟਨ, ਓਨਟਾਰੀਓ (6 ਜੁਲਾਈ, 2021) – ਬ੍ਰੈਂਪਟਨ ਤੋਂ ਮਿਸੀਸਾਗਾ (Mississauga) ਤੱਕ ਅਤੇ ਕੈਲਡਨ (Caledon) ਤੱਕ ਏਟੋਬੀਕੋ ਕ੍ਰੀਕ ਰੇਕ੍ਰੀਏਸ਼ਨਲ ਟ੍ਰੇਲ (Etobicoke Creek Recreational Trail) ਤੇ ਲੰਮੇ ਸਮੇਂ ਤੋਂ ਉਡੀਕਿਆ ਜਾਣ ਵਾਲਾ ਇੰਟਰਰੀਜਨਲ ਕਨੈਕਸ਼ਨ ਹੁਣ ਪੂਰਾ ਹੋ ਗਿਆ ਹੈ। ਵਰਤੋਂਕਾਰ ਹੁਣ, ਤਿੰਨ ਕਮਿਊਨਿਟੀਜ਼ ਦੇ ਵਿਚਕਾਰ ਲਗਾਤਾਰ ਸੈਰ, ਹਾਈਕਿੰਗ ਜਾਂ ਸਾਈਕਲਿੰਗ ਕਰ ਸਕਦੇ ਹਨ।

ਨਵਾਂ ਦੇ-ਕਿਲੋਮੀਟਰ ਦਾ ਇੰਟਰਰੀਜਨਲ ਕਨੈਕਸ਼ਨ, ਬ੍ਰੈਂਪਟਨ ਅਤੇ ਮਿਸੀਸਾਗਾ ਵਿਚਕਾਰ ਟ੍ਰੇਲ ਵਿਚਲੇ ਵੱਡੇ ਅੰਤਰ ਨੂੰ ਪੂਰਾ ਕਰਦਾ ਹੈ, ਜਿਸਦੇ ਨਾਲ ਕੈਨੇਡੀ ਰੋਡ ਟ੍ਰੇਲ (Kennedy Road Trail) ਦੇ ਪ੍ਰਵੇਸ਼-ਦੁਆਰ ਤੋਂ ਸਿਟੀ ਦੀ ਸੀਮਾ ਤੱਕ, ਹਾਈਵੇ 407 (Highway 407) ਅਤੇ ਹਾਈਵੇ 410 (Highway 410) ਦੇ ਰੋਹਾਂ ਸੁਰੱਖਿਅਤ ਰਸਤਾ ਬਣ ਗਿਆ ਹੈ। ਇਹ ਲਗਾਤਾਰ, ਐਫ-ਰੋਡ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਰੂਟ ਪ੍ਰਦਾਨ ਕਰਦਾ ਹੈ, ਜੋ ਕੈਲਡਨ ਵਿੱਚ, ਲੇਕ ਓਨਟਾਰੀਓ (Lake Ontario) ਅਤੇ ਵਾਟਰਫ੍ਰੰਟ ਟ੍ਰੇਲ (Waterfront Trail) ਨੂੰ ਜੋੜਦਾ ਹੈ।

ਬ੍ਰੈਂਪਟਨ ਵਿੱਚ ਟ੍ਰੇਲ, ਡਾਉਨਟਾਊਨ ਕੋਰ ਦੇ ਵਿੱਚੋਂ ਦੀ ਲੰਘਦੀ ਹੈ, ਜੋ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਅਤੇ ਸੀਜਨਲ ਗਤੀਵਿਧੀਆਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਪੂਰੀ ਏਟੋਬੀਕੋ ਕ੍ਰੀਕ ਰੇਕ੍ਰੀਏਸ਼ਨਲ ਟ੍ਰੇਲ, ਏਟੋਬੀਕੋ ਮਿਮਿਕੋ ਵਾਟਰਸ਼ੈੱਡ (Etobicoke Mimico Watershed) ਦੇ ਨਾਲ-ਨਾਲ ਅਤੇ ਕੁਦਰਤੀ ਅਤੇ ਸ਼ਹਿਰੀ ਸੈਟਿੰਗਸ ਵਿੱਚੋਂ ਦੀ, ਲਗਭਗ 34.5 ਕਿਲੋਮੀਟਰ ਤੱਕ ਫੈਲੀ ਹੋਈ ਹੈ। ਟੀ.ਆਰ.ਸੀ.ਏ. (TRCA) ਅਤੇ ਸਿਟੀ ਵੱਲੋਂ, ਟ੍ਰੇਲ ਦੇ ਵਾਤਾਵਰਣ ਸਬੰਧੀ ਫਾਇਦਿਆਂ ਵਿੱਚ ਵਾਧਾ ਕਰਨ ਲਈ ਕੈਨੇਡੀ ਵੈਲੀ (Kennedy Valley) ਦੇ ਨਾਲ-ਨਾਲ, 4,000 ਤੋਂ ਵੱਧ ਰੁੱਖ ਅਤੇ 14,000 ਝਾੜੀਆਂ ਲਗਾਈਆਂ ਗਈਆਂ ਹਨ ਅਤੇ

ਇਹ ਪਹਿਲਕਦਮੀ, ਸਿਟੀ ਆਫ ਬ੍ਰੈਂਪਟਨ, ਟੋਰੋਂਟੋ ਐਂਡ ਰੀਜਨ ਕਨਜ਼ਰਵੇਸ਼ਨ ਅਥਾਰਿਟੀ (ਟੀ.ਆਰ.ਸੀ.ਏ.) (Toronto and Region Conservation Authority) (TRCA), ਰੀਜਨ ਆਫ ਪੀਲ (Region of Peel), ਟਾਊਨ ਆਫ ਕੈਲਡਨ (Town of Caledon), ਸਿਟੀ ਆਫ ਮਿਸੀਸਾਗਾ (City of Mississauga) ਅਤੇ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ (Ministry of Transportation) ਦੇ ਵਿਚਕਾਰ ਸਮੂਹਿਕ ਯਤਨ ਹੈ।

ਇਹ ਕਨੈਕਸ਼ਨ, ਸਿਟੀ ਦੇ ਐਕਟਿਵ ਟ੍ਰਾਂਸਪੋਰਟੇਸ਼ਨ ਮਾਸਟਰ ਪਲਾਨ (Active Transportation Master Plan) ਦੀ ਹਿਮਾਇਤ ਕਰਦਾ ਹੈ, ਜਿਸਦਾ ਉਦੇਸ਼ ਪੂਰੇ ਸ਼ਹਿਰ ਵਿੱਚ ਕਨੈਕਟਿਡ ਸਾਈਕਲਿੰਗ ਅਤੇ ਪੈਦਲ-ਯਾਤਰੀ ਨੈੱਟਵਰਕ ਲਾਗੂ ਕਰਨਾ ਅਤੇ ਆਸਪਾਸ ਦੀਆਂ ਮਿਊਨਿਸਿਪਲਟੀਜ਼ ਨਾਲ ਜੁੜਨਾ ਹੈ, ਤਾਂ ਜੋ ਗੈਰ-ਮੋਟਰਾਈਜ਼ਡ ਤਰੀਕਿਆਂ ਦੇ ਨਾਲ ਵੱਧ ਸੁਰੱਖਿਅਤ, ਵੱਧ ਸੁਵਿਧਾਜਨਕ ਯਾਤਰਾ ਨੂੰ ਸਮਰੱਥ ਕੀਤਾ ਜਾ ਸਕੇ ਅਤੇ ਸੁਰੱਖਿਅਤ, ਆਕਰਸ਼ਕ ਅਤੇ ਕਨੈਕਟਿਡ ਟ੍ਰੇਲਾਂ ਪ੍ਰਦਾਨ ਕੀਤੀਆਂ ਜਾ ਸਕਣ। ਸਿਟੀ ਦੇ ਐਕਟਿਵ ਟ੍ਰਾਂਸਪੋਰਟੇਸ਼ਨ ਮਾਸਟਰ ਪਲਾਨ ਬਾਰੇ ਹੋਰ ਜਾਣਨ ਲਈ, www.brampton.ca/atp ਤੇ ਜਾਓ।

ਤਿੰਨ ਕਿਲੋਮੀਟਰ ਤੱਕ ਦੀ ਏਟੋਬੀਕੋ ਕ੍ਰੀਕ ਰੇਕ੍ਰੀਏਸ਼ਨਲ ਟ੍ਰੇਲ ਨੂੰ ਕੋਕ ਕੈਨੇਡਾ ਬੋਟਲਿੰਗ (Coke Canada Bottling) ਵੱਲੋਂ ਪ੍ਰਾਯੋਜਿਤ (ਸਪਾਂਸਰ) ਕੀਤਾ ਗਿਆ ਹੈ, ਜੋ ਕੈਨੇਡੀ ਰੋਡ ਟ੍ਰੇਲ (Kennedy Road Trail) ਦੇ ਪ੍ਰਵੇਸ਼-ਦੁਆਰ ਵਿਖੇ ਸ਼ੁਰੂ ਹੋ ਕੇ, ਸਿਟੀ ਦੀ ਸੀਮਾ ਤੱਕ ਹੈ। ਇਹ ਬ੍ਰੈਂਪਟਨ ਵਿੱਚ ਰੇਕ੍ਰੀਏਸ਼ਨਲ ਟ੍ਰੇਲ ਲਈ ਸਿਟੀ ਦਾ ਪਹਿਲਾ ਪ੍ਰਾਯੋਜਕ ਹੈ ਅਤੇ ਇਹ ਟ੍ਰੇਲ ਦੇਖਭਾਲ ਨੂੰ ਜਾਰੀ ਰੱਖਣ ਵਿੱਚ ਯੋਗਦਾਨ ਦੇਵੇਗਾ। ਸਪਾਂਸਰਸ਼ਿਪ ਮੌਕਿਆਂ ਬਾਰੇ ਹੋਰ ਜਾਣਨ ਲਈ, www.brampton.ca/sponsorship ਤੇ ਜਾਓ।

ਹਵਾਲੇ

“ਮੈਨੂੰ ਈਟੋਬੀਕੋ ਕ੍ਰੀਕ ਰੇਕ੍ਰੀਏਸ਼ਨਲ ਟ੍ਰੇਲ ਇੰਟਰਰੀਜਨਲ ਕਨੈਕਸ਼ਨ ਦੇ ਪੂਰਾ ਹੋਣ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਸਿਹਤਮੰਦ ਅਤੇ ਸੁਰੱਖਿਅਤ ਸਿਟੀ ਹੈ। ਅਸੀਂ ਸਾਈਕਲ ਅਤੇ ਸੈਰ-ਅਨੁਕੂਲਿਤ ਕਮਿਊਨਿਟੀ ਬਣਨ ਵਾਸਤੇ ਵਚਨਬੱਧ ਹਾਂ। ਮੈਂ ਹਰ ਕਿਸੇ ਨੂੰ ਕਿਰਿਆਸ਼ੀਲ ਰਹਿਣ ਅਤੇ ਟ੍ਰੇਲ ਦੀ ਪੜਚੋਲ ਕਰਨ ਦੀ ਸਲਾਹ ਦਿੰਦਾ ਹਾਂ। ਸਾਡੇ ਭਾਈਵਾਲਾਂ ਅਤੇ ਪ੍ਰਾਯੋਜਕ ਦਾ ਧੰਨਵਾਦ!”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਈਕਲਿੰਗ ਦੀ ਸ਼ੈਕੀਨ ਵਜੋਂ, ਮੈਂ ਨਵੇਂ ਈਟੋਬੀਕੋ ਕ੍ਰੀਕ ਇੰਟਰਰੀਜਨਲ ਟ੍ਰੇਲ ਕਨੈਕਸ਼ਨ ਬਾਰੇ ਉਤਸ਼ਾਹਿਤ ਹਾਂ, ਜੋ ਕਈ ਕਮਿਊਨਿਟੀਜ਼ ਦੇ ਵਿਚਕਾਰ ਲਗਾਤਾਰ ਅਤੇ ਸੁਰੱਖਿਅਤ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਰੂਟ ਪ੍ਰਦਾਨ ਕਰਦਾ ਹੈ। ਮੈਂ ਹਰ ਕਿਸੇ ਨੂੰ ਸਲਾਹ ਦਿੰਦੀ ਹਾਂ ਕਿ ਬ੍ਰੈਂਪਟਨ ਦੀਆਂ ਸੁੰਦਰ ਅਤੇ ਦੇਖਣਯੋਗ ਟ੍ਰੇਲਾਂ ਦਾ ਆਨੰਦ ਮਾਣੋ – ਆਪਣੀ ਬਾਈਕ ਤੇ, ਹਾਈਕਿੰਗ ਜਾਂ ਸੈਰ ਕਰਕੇ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਸਾਨੂੰ ਬ੍ਰੈਂਪਟਨ ਵਿੱਚ ਈਟੋਬੀਕੋ ਕ੍ਰੀਕ ਕਨੈਕਸ਼ਨ ਨੂੰ ਕਿਰਿਆਸ਼ੀਲ ਬਣਾਉਣ ਅਤੇ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਦੀ ਹਿਮਾਇਤ ਕਰਨ ਲਈ ਸਾਡੇ ਭਾਈਵਾਲਾਂ ਨਾਲ ਸਹਿਯੋਗ ਕਰਨ ਤੇ ਮਾਣ ਹੈ। ਹਰ ਕਿਸੇ ਲਈ ਬਾਹਰ ਨਿੱਕਲ ਕੇ ਸਾਡੇ ਪਾਰਕਾਂ ਅਤੇ ਟ੍ਰੇਲਾਂ ਦਾ ਆਨੰਦ ਮਾਣਨਾ ਮਹੱਤਵਪੂਰਣ ਹੈ ਅਤੇ ਈਟੋਬੀਕੋ ਕ੍ਰੀਕ ਟ੍ਰੇਲ ਦੇਖਣਯੋਗ ਥਾਂ ਹੈ!”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਸਿਟੀ ਦਾ ਸਟਾਫ਼, ਬ੍ਰੈਂਪਟਨ ਵਿੱਚ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਮੌਕਿਆਂ ਨੂੰ ਵਧਾਉਣ ਲਈ ਵਚਨਬੱਧ ਹੈ। ਸਾਡੇ ਕਮਿਊਨਿਟੀ ਭਾਈਵਾਲਾਂ ਅਤੇ ਸਾਡੇ ਪਹਿਲੇ ਟ੍ਰੇਲ ਕਾਰਪੋਰੇਟ ਪ੍ਰਾਯੋਜਕ, ਕੇਕ ਕੈਨੇਡਾ ਬੈਂਟਲਿੰਗ ਦਾ ਧੰਨਵਾਦ। ਮੈਂ ਹਰ ਕਿਸੇ ਨੂੰ ਟ੍ਰੇਲ ਵਿਖੇ ਆਉਣ ਅਤੇ ਬ੍ਰੈਂਪਟਨ ਵਿੱਚ ਸਪਾਂਸਰਸ਼ਿਪ ਮੌਕਿਆਂ ਬਾਰੇ ਹੋਰ ਜਾਣਨ ਲਈ ਸੱਦਾ ਦਿੰਦਾ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਟੀ.ਆਰ.ਸੀ.ਏ. ਨੂੰ ਬ੍ਰੈਂਪਟਨ ਅਤੇ ਮਿਸੀਸਾਗਾ ਦੇ ਵਿਚਕਾਰ, ਈਟੋਬੀਕੋ ਕ੍ਰੀਕ ਇੰਟਰਰੀਜਨਲ ਟ੍ਰੇਲ ਦੇ ਅੰਦਰ ਦੇ-ਕਿਲੋਮੀਟਰ ਦੇ ਕਨੈਕਸ਼ਨ ਦੇ ਪੂਰਾ ਹੋਣ ਦਾ ਜਸ਼ਨ ਮਨਾਉਣ ਤੇ ਬੇਹੱਦ ਖੁਸ਼ੀ ਹੈ। ਇਹ ਨਵੀਂ ਬਣੀ ਟ੍ਰੇਲ, ਬ੍ਰੈਂਪਟਨ, ਮਿਸੀਸਾਗਾ ਅਤੇ ਕੈਲਡਨ ਦੀਆਂ ਕਮਿਊਨਿਟੀਜ਼ ਨੂੰ ਜੋੜਦੀ ਹੈ ਅਤੇ ਲੋਕ ਓਨਟੈਰੀਓ ਵਿੱਚ ਵਾਟਰਫ੍ਰੰਟ ਟ੍ਰੇਲ ਤੋਂ, ਕੈਲਡਨ ਵਿੱਚ ਗ੍ਰੀਨਬੈਲਟ ਟ੍ਰੇਲ ਤੱਕ ਇੱਕ ਸੁਰੱਖਿਅਤ ਅਤੇ ਔਫ-ਰੋਡ ਟ੍ਰੇਲ ਕਨੈਕਸ਼ਨ ਪ੍ਰਦਾਨ ਕਰਦੀ ਹੈ। ਇਹ ਨਿਵਾਸੀਆਂ ਦੀ ਕੁਦਰਤ ਨਾਲ ਅਤੇ ਇੱਕ-ਦੂਜੇ ਨਾਲ ਜੁੜਨ ਵਿੱਚ ਮਦਦ ਕਰੇਗੀ ਅਤੇ ਕਮਿਊਨਿਟੀ, ਰੇਕ੍ਰੀਏਸ਼ਨ, ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਅਤੇ ਸਿਹਤਮੰਦ ਜੀਵਨ ਲਈ ਮੌਕੇ ਪ੍ਰਦਾਨ ਕਰੇਗੀ।”

- ਜੈਨੀਫਰ ਇਨਿਸ (Jennifer Innis), ਚੇਅਰ, ਟੀ.ਆਰ.ਸੀ.ਏ. ਬੋਰਡ ਆਫ ਡਾਇਰੈਕਟਰਸ

“ਅਸੀਂ ਇਸ ਸਾਲ, ਬ੍ਰੈਂਪਟਨ ਦੇ ਲੋਕਲ ਬੈਟਲਰ ਬਣਨ ਦੇ 20 ਸਾਲਾਂ ਦਾ ਜਸ਼ਨ ਮਨਾ ਰਹੇ ਹਾਂ ਅਤੇ ਕਮਿਊਨਿਟੀ ਲਈ ਇੱਕ ਬਿਹਤਰ ਭਵਿੱਖ ਬਣਾਉਣ ਵਿੱਚ ਮਦਦ ਲਈ ਵਚਨਬੱਧ ਹਾਂ। ਅਸੀਂ ਉਤਸ਼ਾਹਿਤ ਹਾਂ ਕਿ ਟ੍ਰੇਲ ਸਿੱਧਾ ਸਾਡੀ ਫੈਸਿਲਿਟੀ ਵੱਲੋਂ ਚਲਾਈ ਜਾਵੇਗੀ, ਤਾਂ ਜੋ ਸਾਡੇ ਕੋਕ ਕੈਨੇਡਾ ਦੇ ਸਾਰੇ 1,300 ਲੋਕਲ

ਕਰਮਚਾਰੀ ਬਾਹਰ ਜਾ ਕੇ ਅਨੰਦ ਮਾਣ ਸਕਣ, ਜੋ ਮਾਣ ਦੇ ਨਾਲ ਕੈਨੇਡਾ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਪੇਸ਼ਾ ਪਦਾਰਥਾਂ ਨੂੰ ਸਿੱਧੇ ਇੱਥੇ ਬ੍ਰੈਂਪਟਨ ਵਿੱਚ ਬਣਾਉਂਦੇ, ਵਰਤਾਉਂਦੇ, ਵਪਾਰ ਕਰਦੇ ਅਤੇ ਵੇਚਦੇ ਹਨ।”

- ਬ੍ਰਾਂਡਨ ਨੂਨਨ (Brandan Noonan), ਬ੍ਰੈਂਪਟਨ ਜਨਰਲ ਮੈਨੇਜਰ, ਕੋਕ ਕੈਨੇਡਾ ਬੈਟਲਿੰਗ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca